

ਆਰੰਭਿਕ ਬਚਪਨ ਦਾ ਭਾਸ਼ਾ ਪ੍ਰੋਗਰਾਮ

2019 ਵਿੱਚ ਬਾਲਵਾੜੀਆਂ ਦੇ ਵਿੱਚ ਭਾਸ਼ਾਵਾਂ ਨੂੰ *hello, bonjour*, ਸਤਿ ਸ੍ਰੀ ਅਕਾਲ ਜਾਂ *γεια σας* ਕਰੋ

ਆਰੰਭਿਕ ਬਚਪਨ ਦਾ ਭਾਸ਼ਾ ਪ੍ਰੋਗਰਾਮ ਕੀ ਹੈ?

17.9 ਮਿਲੀਅਨ ਡਾਲਰ ਦਾ ਆਰੰਭਿਕ ਬਚਪਨ ਦਾ ਭਾਸ਼ਾ ਪ੍ਰੋਗਰਾਮ ਬਾਲਵਾੜੀ ਦੇ ਬੱਚਿਆਂ ਨੂੰ ਇੱਕ ਹੋਰ ਭਾਸ਼ਾ ਸਿੱਖਣ ਦਾ ਮੌਕਾ ਦੇ ਕੇ ਜਿੰਦਗੀ ਵਿੱਚ ਵਧੀਆ ਸ਼ੁਰੂਆਤ ਕਰਨ ਵਿੱਚ ਸਹਾਇਤਾ ਕਰੇਗਾ।

2019 ਵਿੱਚ ਸ਼ੁਰੂ ਕਰਕੇ, 150 ਤੱਕ ਬਾਲਵਾੜੀ ਸੇਵਾਵਾਂ ਹਫ਼ਤੇਵਾਰੀ ਭਾਸ਼ਾ ਦੀਆਂ ਜਮਾਤਾਂ ਚਲਾਉਣਗੀਆਂ ਤਾਂ ਜੋ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ ਵਾਲੇ ਬੱਚੇ ਇੱਕ ਹੋਰ ਭਾਸ਼ਾ ਸਿੱਖ ਸਕਣ। 10 ਹੋਰ ਸੇਵਾਵਾਂ ਦੇਭਾਸ਼ੀ ਬਾਲਵਾੜੀਆਂ ਬਣ ਜਾਣਗੀਆਂ, ਜਿੱਥੇ ਬਾਲਵਾੜੀ ਦੇ ਅੱਧੇ ਪ੍ਰੋਗਰਾਮ ਹੋਰ ਭਾਸ਼ਾ ਵਿੱਚ ਚਲਾਏ ਜਾਣਗੇ।

ਇਸ ਦਾ ਮਤਲਬ ਸਾਰੇ ਵਿਕਟੋਰੀਆ ਵਿੱਚ ਹਰ ਸਾਲ 5,000 ਤੋਂ ਵੱਧ ਬੱਚਿਆਂ ਨੂੰ ਆਪਣੇ ਸਥਾਨਿਕ ਬਾਲਵਾੜੀ ਵਿੱਚ ਪਰਿਵਾਰਾਂ ਜਾਂ ਸੇਵਾਵਾਂ ਉਪਰ ਬਿਨਾਂ ਕਿਸੇ ਵਾਧੂ ਲਾਗਤ ਪਾਉਣ ਦੇ, ਭਾਸ਼ਾ ਪ੍ਰੋਗਰਾਮ ਤੱਕ ਪਹੁੰਚ ਪ੍ਰਾਪਤ ਹੋਵੇਗੀ।

ਇਹ ਪਹਿਲੀ ਵਾਰ ਹੋਇਆ ਹੈ ਕਿ ਵਿਕਟੋਰੀਆ ਦੀ ਸਰਕਾਰ ਨੇ ਬਾਲਵਾੜੀਆਂ ਵਿੱਚ ਭਾਸ਼ਾ ਦੇ ਪ੍ਰੋਗਰਾਮ ਵਿੱਚ ਪੈਸੇ ਲਗਾਏ ਹਨ।

ਬੱਚਿਆਂ ਵਾਸਤੇ ਫਾਇਦੇ

ਵਿਦਿਅਕ ਮਾਹਰਾਂ ਨੇ ਪਤਾ ਲਗਾਇਆ ਹੈ ਕਿ ਛੋਟੀ ਉਮਰੇ ਵਾਧੂ ਭਾਸ਼ਾਵਾਂ ਸਿੱਖਣ ਦੇ ਬਹੁਤ ਸਾਰੇ ਲਾਭ ਹਨ, ਜਿਸ ਵਿੱਚ ਸ਼ਾਮਲ ਹਨ:

- ਪੜ੍ਹਨ ਤੇ ਲਿਖਣ ਦੇ ਵਧੇ ਹੋਏ ਹੁਨਰ
- ਗਿਆਨ ਸਬੰਧੀ ਲਚਕ
- ਦਿਮਾਗ ਦਾ ਮਜ਼ਬੂਤ ਵਿਕਾਸ
- ਮੁਸਕਿਲਾਂ ਨੂੰ ਹੱਲ ਕਰਨ ਦੇ ਸੁਧਰੇ ਹੋਏ ਹੁਨਰ।

ਇੱਕ ਹੋਰ ਭਾਸ਼ਾ ਵਿੱਚ ਸਿੱਖਣ ਨਾਲ ਬੱਚਿਆਂ ਨੂੰ ਵਧੀਆ ਸਮਝ ਪੈਂਦੀ ਹੈ ਕਿ ਭਾਸ਼ਾਵਾਂ ਕਿਵੇਂ ਕੰਮ ਕਰਦੀਆਂ ਹਨ ਅਤੇ ਕਿਵੇਂ ਇਹ ਆਤਮ

ਸਨਮਾਨ ਉਤਪੰਨ ਕਰਨ ਤੇ ਸਭਿਆਚਾਰਕ ਪਛਾਣ ਨੂੰ ਮਜ਼ਬੂਤ ਕਰ ਸਕਦੀਆਂ ਹਨ।

ਸਾਡੀਆਂ ਬਾਲਵਾੜੀਆਂ ਵਿੱਚ ਵੱਖ ਵੱਖ ਭਾਸ਼ਾ ਦੇ ਹੁਨਰਾਂ ਨੂੰ ਉਤਸ਼ਾਹਤ ਕਰਕੇ, ਵਿਕਟੋਰੀਆ ਦੇ ਵਾਸੀ ਮਜ਼ਬੂਤ ਸਥਾਨਿਕ ਭਾਈਚਾਰੇ ਬਣਾ ਸਕਦੇ ਹਨ ਅਤੇ ਬੱਚਿਆਂ ਨੂੰ ਹੋਰ ਵਿਸ਼ਵ ਵਿਆਪੀ ਤੇ ਜੁੜੇ ਹੋਏ ਸਮਾਜ ਲਈ ਤਿਆਰ ਕਰ ਸਕਦੇ ਹਨ।

ਕਿਹੜੀਆਂ ਭਾਸ਼ਾਵਾਂ ਪੜ੍ਹਾਈਆਂ ਜਾਣਗੀਆਂ?

ਕਿਹੜੀ ਭਾਸ਼ਾ ਪੜ੍ਹਾਈ ਜਾਵੇਗੀ ਭਾਈਚਾਰਿਆਂ, ਬਾਲਵਾੜੀਆਂ ਦੀ ਦਿਲਚਸਪੀ ਅਤੇ ਕਾਬਲ ਕਰਮਚਾਰੀਆਂ ਦੀ ਉਪਲੱਬਧਤਾ ਦਾ ਧਿਆਨ ਕਰਕੇ ਚੁਣਿਆ ਗਿਆ ਹੈ।

ਇਸ ਵਿੱਚ ਉਹਨਾਂ ਨੇ ਵੱਖ ਵੱਖ ਭਾਈਚਾਰਿਆਂ, ਨਵੇਂ ਆਏ ਜਾਂ ਸਰਨਾਰਥੀ ਪਿਛੇਕੜ ਵਾਲੇ ਬੱਚਿਆਂ ਦੁਆਰਾ ਬੋਲੀਆਂ ਜਾਂਦੀਆਂ ਭਾਸ਼ਾਵਾਂ, ਅਤੇ ਭਾਸ਼ਾ ਦੀ ਪੜ੍ਹਾਈ ਨੇੜੇ ਦੇ ਪ੍ਰਾਇਮਰੀ ਸਕੂਲਾਂ ਵਿੱਚ ਜਾਰੀ ਰੱਖਣ ਨੂੰ ਧਿਆਨ ਵਿੱਚ ਰੱਖਿਆ ਹੈ।

ਨਾਮਜ਼ਦ ਭਾਸ਼ਾਵਾਂ ਵਿੱਚ ਸ਼ਾਮਲ ਹਨ:

- ਮੂਲ ਨਿਵਾਸੀ ਭਾਸ਼ਾਵਾਂ (ਪੰਜ ਤੋਂ ਜ਼ਿਆਦਾ)
- ਅਰਬੀ
- ਇਸ਼ਾਰਿਆਂ ਦੀ ਭਾਸ਼ਾ
- ਚੀਨੀ/ਮੈਂਡਰਿਨ
- ਫਰਾਂਸੀਸੀ
- ਜਰਮਨ
- ਯੂਨਾਨੀ
- ਹਾਕਾ ਚਿਨ
- ਹੀਬਰੂ
- ਇਤਾਲਵੀ
- ਜਪਾਨੀ
- ਕੈਰਨ
- ਪੰਜਾਬੀ
- ਸਪੇਨੀ
- ਵੀਅਤਨਾਮੀ।

ਭਾਸ਼ਾਵਾਂ ਦੀ ਚੋਣ ਤੋਂ ਜ਼ਿਆਦਾ ਮਹੱਤਵਪੂਰਣ ਸੁਧਰੀ ਹੋਈ ਸਾਖਰਤਾ ਅਤੇ ਆਪਸੀ ਵਿਚਾਰ ਵਟਾਂਦਰੇ ਦੇ ਲੰਮੇ ਸਮੇਂ ਵਾਲੇ ਫਾਇਦੇ ਹਨ।

ਭਾਸ਼ਾਵਾਂ ਨੂੰ ਕਿਵੇਂ ਪੜ੍ਹਾਇਆ ਜਾਵੇਗਾ?

ਭਾਸ਼ਾ ਨੂੰ ਰੋਜ਼ਾਨਾ ਦੀ ਪੜ੍ਹਾਈ ਤੇ ਗਤੀਵਿਧੀਆਂ ਵਿੱਚ ਪਰੋਇਆ ਜਾਵੇਗਾ, ਜਿਸ ਨਾਲ ਬੱਚਿਆਂ ਨੂੰ ਭਾਸ਼ਾ ਨੂੰ ਆਪਣੇ ਤੌਰ ਤੇ ਵਰਤਣ ਦੇ ਬਹੁਤ ਸਾਰੇ ਮੌਕੇ ਮਿਲਣਗੇ।

ਬੱਚਿਆਂ ਨੂੰ ਖੇਡਣ, ਕਲਾ, ਸੰਗੀਤ ਅਤੇ ਕਹਾਣੀਆਂ ਵਿੱਚ ਭਾਸ਼ਾ ਦੇ ਨਾਲ ਰੁਝਾ ਕੇ ਵੀ ਉਤਸ਼ਾਹਤ ਕੀਤਾ ਜਾਵੇਗਾ ਤਾਂ ਜੋ ਨਾਲ ਦੀ ਨਾਲ ਉਹਨਾਂ ਦੀ ਸ਼ਬਦਾਵਲੀ ਵੱਧ ਜਾਵੇ।

ਬੱਚੇ ਬਾਲਵਾੜੀ ਵਿੱਚ ਮੌਜੂਦ ਕਰਮਚਾਰੀਆਂ ਤੋਂ ਇਲਾਵਾ ਭਾਸ਼ਾ ਦੇ ਕਾਬਲ ਕਰਮਚਾਰੀਆਂ ਕੋਲੋਂ ਸਿੱਖਣਗੇ।

ਹੋਰ ਜਾਨਣਾ ਚਾਹੁੰਦੇ ਹੋ?

ਪ੍ਰੋਗਰਾਮ ਦੇ ਬਾਰੇ ਹੋਰ ਜਾਣਕਾਰੀ ਵਾਸਤੇ

www.education.vic.gov.au/eclanguages ਉੱਪਰ
ਜਾਓ।

